

COVID-19 ਮਹਾਂਮਾਰੀ ਦੌਰਾਨ President Trump ਦੀ ਦੀ ਯਾਤਰਾ ਬਾਨ ਕੁਝ ਇਰਾਦਾ ਪਰਵਾਸੀ ਦੌਰਾਨ

ਬੇਦਾਅਵਾ: ਇਹ ਸਲਾਹ The Legal Aid Society, Immigration Law Unit ਦੁਆਰਾ ਬਣਾਈ ਗਈ ਹੈ। ਇਹ ਸਲਾਹ ਕਾਨੂੰਨੀ ਸਲਾਹ ਨਹੀਂ ਹੈ, ਅਤੇ ਕਿਸੇ ਇਮੀਗ੍ਰੇਸ਼ਨ ਮਾਹਰ ਦੀ ਸਲਾਹ ਦੀ ਜਗ੍ਹਾ ਨਹੀਂ ਲੈਂਦੀ। ਇਸ ਵਿੱਚ ਸ਼ਾਮਲ ਜਾਣਕਾਰੀ ਇਸ ਦਸਤਾਵੇਜ਼ ਦੇ ਹੇਠਾਂ ਵਰਜ਼ਨ ਮਿਤੀ ਦੇ ਅਨੁਸਾਰ ਦਿੱਤੀ ਗਈ ਹੈ, ਅਤੇ ਬਦਲੀ ਜਾ ਸਕਦੀ ਹੈ।

ਅਪ੍ਰੈਲ 22, 2020 ਨੂੰ, President Trump ਨੇ ਘੋਸ਼ਣਾ ਕੀਤੀ ਜਿਸ ਵਿੱਚ ਕੁਝ ਵਿਅਕਤੀ ਜੋ ਕਾਨੂੰਨੀ ਸਥਾਈ ਵਸਨੀਕ ਬਣਨਾ ਚਾਹੁੰਦੇ ਹਨ (LPRs, ਮਤਲਬ ਗ੍ਰੀਨ ਕਾਰਡ ਹੋਲਡਰ) ਨੂੰ U.S. ਵਿੱਚ ਦਾਖਿਲੇ ਤੋਂ ਰੋਕਿਆ ਗਿਆ ਹੈ। ਘੋਸ਼ਣਾ 11:59 ਵਜੇ ਅਪ੍ਰੈਲ 23, 2020, ਤੋਂ ਲਾਗੂ ਹੈ ਅਤੇ ਇਸਦੀ ਮਿਆਦ ਨੂੰ 60 ਦਿਨ ਮਿੱਥਿਆ ਗਿਆ ਹੈ, ਪਰ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।

ਘੋਸ਼ਣਾ ਕਿਸ ਤੇ ਲਾਗੂ ਹੁੰਦੀ ਹੈ ?

ਘੋਸ਼ਣਾ LPR ਦਰਜੇ ਦੀ ਮੰਗ ਕਰ ਰਹੇ ਲੋਕਾਂ ਉੱਤੇ ਲਾਗੂ ਹੁੰਦੀ ਹੈ:

- ਜੇ ਇਸਦੀ ਲਾਗੂ ਤਾਰੀਖ 'ਤੇ U.S. ਤੋਂ ਬਾਹਰ ਦੇ ਹਨ;
- ਜਿਨ੍ਹਾਂ ਕੋਲ ਇਮੀਗ੍ਰੇਸ਼ਨ ਵੀਜ਼ਾ ਨਹੀਂ ਹੈ (ਮਤਲਬ ਕਿ LPR ਦਰਜੇ ਲਈ ਵੀਜ਼ਾ) ਜੋ ਘੋਸ਼ਣਾ ਦੀ ਲਾਗੂ ਤਾਰੀਖ 'ਤੇ ਜਾਇਜ਼ ਹੋਵੇ; ਅਤੇ
- ਜਿਨ੍ਹਾਂ ਕੋਲ ਵੀਜ਼ਾ ਤੋਂ ਇਲਾਵਾ ਕੋਈ ਅਧਿਕਾਰਿਤ ਯਾਤਰਾ ਦਸਤਾਵੇਜ਼ ਨਹੀਂ ਹੈ (ਜਿਵੇਂ ਕਿ ਇੱਕ ਟ੍ਰਾਂਸਪੋਰਟੇਸ਼ਨ ਪੱਤਰ, ਉਚਿਤ ਬੋਰਡਿੰਗ ਫੋਇਲ, ਜਾਂ ਇੱਕ ਐਡਵਾਂਸ ਪੈਰੋਲ ਦਸਤਾਵੇਜ਼)।

ਕੀ ਇੱਥੇ ਅਪਵਾਦ ਹਨ?

ਹਾਂ। ਘੋਸ਼ਣਾ ਉਹਨਾਂ ਲੋਕਾਂ 'ਤੇ ਲਾਗੂ ਨਹੀਂ ਹੁੰਦੀ ਜੋ ਪਹਿਲਾਂ ਹੀ LPR ਹਨ।

ਇਹ U.S. ਤੋਂ ਬਾਹਰ ਉਨ੍ਹਾਂ ਲੋਕਾਂ 'ਤੇ ਵੀ ਲਾਗੂ ਨਹੀਂ ਹੁੰਦੀ ਜੋ ਪ੍ਰਵਾਸੀ ਵੀਜ਼ਾ ਲਈ ਅਪਲਾਈ ਕਰ ਰਹੇ ਹਨ ਅਤੇ LPR ਦਾ ਦਰਜਾ ਪ੍ਰਾਪਤ ਕਰਨ ਲਈ U.S. ਆਉਣ ਦੀ ਕੋਸ਼ਿਸ਼ ਕਰ ਰਹੇ ਹਨ:

- ਬਤੋਰ U.S. ਨਾਗਰਿਕ ਦੇ ਪਤੀ/ਪਤਨੀ ਜਾਂ ਨਾਬਾਲਗ, 21 ਸਾਲ ਦੀ ਉਮਰ ਤੋਂ ਘੱਟ ਦਾ ਕੁਆਰਾ ਬੱਚਾ, ਜਿਸ ਵਿੱਚ ਗੋਦ ਲਏ ਬੱਚੇ ਵੀ ਸ਼ਾਮਲ ਹਨ ;
- ਬਤੋਰ ਚਿਕਿਤਸਕ, ਨਰਸ, ਹੋਰ ਸਿਹਤ ਸੰਭਾਲ ਪੇਸ਼ੇਵਰ ਜਿਸ ਦੇ ਨਾਲ ਉਨ੍ਹਾਂ ਦੇ ਪਤੀ/ਪਤਨੀ ਜਾਂ 21 ਸਾਲ ਤੋਂ ਘੱਟ ਉਮਰ ਦੇ ਕੁਆਰਾ ਬੱਚਾ;
- ਬਤੋਰ ਮੈਡੀਕਲ ਖੋਜਕਾਰ ਜਾਂ COVID-19 ਦੇ ਫੈਲਾਅ ਦਾ ਮੁਕਾਬਲਾ ਕਰਨ ਦੇ ਇਰਾਦੇ ਵਾਲਾ ਹੋਰ ਖੋਜਕਾਰ, ਜਿਸ ਦੇ ਨਾਲ ਉਨ੍ਹਾਂ ਦੇ ਪਤੀ/ਪਤਨੀ ਜਾਂ 21 ਸਾਲ ਤੋਂ ਘੱਟ ਉਮਰ ਦੇ ਕੁਆਰਾ ਬੱਚਾ;
- COVID-19 ਦੇ ਖਾਤਮੇ ਲਈ, ਇਸ ਤੋਂ ਰਿਕਵਰੀ ਲਈ, ਜਾਂ ਹੋਰ ਫੈਲਣ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਜਰੂਰੀ ਕੰਮ ਕਰਨ ਵਾਲੇ, ਜਿਸ ਦੇ ਨਾਲ ਉਨ੍ਹਾਂ ਦੇ ਪਤੀ/ਪਤਨੀ ਜਾਂ 21 ਸਾਲ ਤੋਂ ਘੱਟ ਉਮਰ ਦੇ ਕੁਆਰਾ ਬੱਚਾ;
- EB-5 ਆਪ੍ਰਵਾਸੀ ਨਿਵੇਸ਼ਕ ਪ੍ਰੋਗਰਾਮ ਅਧੀਨ;
- U.S. ਦੇ ਕਾਨੂੰਨ ਨੂੰ ਲਾਗੂ ਕਰਨ ਦੇ ਮਹੱਤਵਪੂਰਣ ਉਦੇਸ਼ਾਂ ਲਈ (ਹਾਲਾਂਕਿ ਇਹ ਅਪਰਿਭਾਸ਼ਤ ਹਨ);
- ਬਤੋਰ U.S. ਆਰਮਡ ਫੋਰਸ ਦੇ ਮੈਂਬਰ, ਅਤੇ ਉਨ੍ਹਾਂ ਦੇ ਪਤੀ/ਪਤਨੀ ਜਾਂ 21 ਸਾਲ ਤੋਂ ਘੱਟ ਉਮਰ ਦੇ ਕੁਆਰਾ ਬੱਚਾ;
- ਬਤੋਰ ਕੁਝ ਵਿਸ਼ੇਸ਼ ਇਮੀਗ੍ਰੇਸ਼ਨ ਵੀਜ਼ਾ ਧਾਰਕ, ਅਤੇ ਉਨ੍ਹਾਂ ਦੇ ਪਤੀ/ਪਤਨੀ ਜਾਂ 21 ਸਾਲ ਤੋਂ ਘੱਟ ਉਮਰ ਦੇ ਕੁਆਰਾ ਬੱਚਾ; ਜਾਂ
- ਜਿਸਦੀ ਪ੍ਰਵੇਸ਼ ਰਾਸ਼ਟਰੀ ਹਿੱਤ ਵਿੱਚ ਹੋਵੇਗੀ।

ਗੈਰ-ਪ੍ਰਵਾਸੀ ਵੀਜ਼ਾ ਬਾਰੇ ਕੀ ਹੈ?

ਘੋਸ਼ਣਾ U.S. ਵਿਚ ਗੈਰ-ਪ੍ਰਵਾਸੀ (ਅਸਥਾਈ) ਵੀਜ਼ਾ 'ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਤੇ ਪਾਬੰਦੀ ਨਹੀਂ ਲਾਉਂਦੀ, ਹਾਲਾਂਕਿ ਇਹ ਸੰਕੇਤ ਦਿੰਦਾ ਹੈ ਕਿ ਅਗਲੇ 30 ਦਿਨਾਂ ਦੇ ਅੰਦਰ-ਅੰਦਰ ਗੈਰ-ਪ੍ਰਵਾਸੀ ਵੀਜ਼ਾ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

U.S. ਵਿਚਲੇ ਲੋਕਾਂ ਬਾਰੇ ਕੀ ਹੈ?

ਘੋਸ਼ਣਾ ਪਹਿਲਾਂ ਹੀ U.S. ਅੰਦਰ ਲੋਕਾਂ ਉੱਤੇ ਲਾਗੂ ਨਹੀਂ ਹੁੰਦੀ ਜੋ ਪ੍ਰਵਾਸੀ ਜ ਗੈਰ-ਪ੍ਰਵਾਸੀ ਵੀਜ਼ਾ ਦੀ ਮੰਗ ਕਰ ਰਹੇ ਹਨ। ਇਹ ਸਿਰਫ ਘੋਸ਼ਣਾ ਦੀ ਪ੍ਰਭਾਵੀ ਤਾਰੀਖ ਤੋਂ ਦੇਸ਼ ਤੋਂ ਬਾਹਰ ਕੁਝ ਪ੍ਰਵਾਸੀ ਵੀਜ਼ਾ ਦੀ ਮੰਗ ਕਰਨ ਵਾਲਿਆਂ ਦੁਆਰਾ U.S. ਵਿੱਚ ਦਾਖਲੇ ਨੂੰ ਸੀਮਿਤ ਕਰਦੀ ਹੈ।

ਸ਼ਰਨ ਦੀ ਮੰਗ ਕਰਨ ਵਾਲਿਆਂ ਲਈ ਕੀ ਹੈ?

ਘੋਸ਼ਣਾ ਲੋਕਾਂ ਨੂੰ ਸ਼ਰਨ, ਸ਼ਰਨਾਰਥੀ ਦਰਜਾ, ਹਟਾਉਣ ਤੋਂ ਰੋਕ, ਜਾਂ ਤਸੱਦਦ ਵਿਰੁੱਧ ਰੋਕ ਦੇ ਅਧੀਨ ਸੁਰੱਖਿਆ ਦੀ ਮੰਗ ਕਰਨ ਵਾਲੇ ਲੋਕਾਂ ਦੀ ਯੋਗਤਾ ਨੂੰ ਸੀਮਿਤ ਨਹੀਂ ਕਰਦਾ ਹੈ।

ਕੀ ਕੋਈ ਛੋਟ ਦੀ ਪ੍ਰਕਿਰਿਆ ਹੈ?

ਹਾਲਾਂਕਿ ਯਾਤਰਾ ਪਾਬੰਦੀ ਨੂੰ ਮੁਆਫ ਕਰਨ ਦੀ ਰਸਮੀ ਪ੍ਰਕਿਰਿਆ ਨਹੀਂ ਹੈ, ਪਰ ਘੋਸ਼ਣਾ ਵਿਚ ਆਮ ਸੱਭ-ਨਾਲ ਪ੍ਰਬੰਧ ਹੈ ਜੋ ਪ੍ਰਭਾਵਿਤ ਲੋਕਾਂ ਨੂੰ U.S. ਵਿਚ ਦਾਖਲ ਹੋਣ ਦੀ ਆਗਿਆ ਦਿੰਦੀ ਹੈ ਜੇ ਉਹ ਸਾਬਤ ਕਰ ਸਕਣ ਕਿ ਉਨ੍ਹਾਂ ਦਾ ਦਾਖਲਾ ਰਾਸ਼ਟਰੀ ਹਿੱਤ ਵਿਚ ਹੋਵੇਗਾ, ਜਿਵੇਂ ਕਿ Secretary of State, the Secretary of Homeland Security, ਜਾਂ ਜਿਸ ਨੂੰ ਸੱਕਤਰ ਨਿਯੁਕਤ ਕਰਦਾ ਹੈ, ਨਿਰਧਾਰਿਤ ਕਰਦਾ ਹੈ।

ਜੇ ਤੁਹਾਡੇ ਕੋਈ ਪ੍ਰਸ਼ਨ ਹਨ ਜਾਂ ਸਹਾਇਤਾ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ ਸਾਡੀ ਇਮੀਗ੍ਰੇਸ਼ਨ ਹੈਲਪਲਾਈਨ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 844-955-3425 'ਤੇ ਕਾਲ ਕਰੋ।